

 Print Page

Sri Guru Granth Sahib

Displaying 1175 of

ਦਰਿ ਸਾਚੈ ਸਚੁ ਸੋਭਾ ਹੋਇ ॥

Dhar Saachai Sach Sobhaa Hoe ||

In the Court of the True Lord, he obtains true glory.

ਬਸੰਤੁ (ਮਃ ੩) (੯) ੩:੩ - ਗੁਰੂ ਗ੍ਰੰਥ ਸਾਹਿਬ: ਅੰਗ ੧੧੭੫ ਪੰ. ੧

Raag Basant Guru Amar Das

ਨਿਜ ਘਰਿ ਵਾਸਾ ਪਾਵੈ ਸੋਇ ॥੩॥

Nij Ghar Vaasaa Paavai Soe ||3||

He comes to dwell in the home of his own inner being. ||3||

ਬਸੰਤੁ (ਮਃ ੩) (੯) ੩:੪ - ਗੁਰੂ ਗ੍ਰੰਥ ਸਾਹਿਬ: ਅੰਗ ੧੧੭੫ ਪੰ. ੧

Raag Basant Guru Amar Das

ਆਪਿ ਅਭੁਲੁ ਸਚਾ ਸਚੁ ਸੋਇ ॥

Aap Abhul Sachaa Sach Soe ||

He cannot be fooled; He is the Truest of the True.

ਬਸੰਤੁ (ਮਃ ੩) (੯) ੪:੧ - ਗੁਰੂ ਗ੍ਰੰਥ ਸਾਹਿਬ: ਅੰਗ ੧੧੭੫ ਪੰ. ੧

Raag Basant Guru Amar Das

ਹੋਰਿ ਸਭਿ ਭੂਲਹਿ ਦੂਜੈ ਪਤਿ ਖੋਇ ॥

Hor Sabh Bhoolehi Dhoojai Path Khoe ||

All others are deluded; in duality, they lose their honor.

ਬਸੰਤੁ (ਮਃ ੩) (੯) ੪:੨ - ਗੁਰੂ ਗ੍ਰੰਥ ਸਾਹਿਬ: ਅੰਗ ੧੧੭੫ ਪੰ. ੨

Raag Basant Guru Amar Das

ਸਾਚਾ ਸੇਵਹੁ ਸਾਚੀ ਬਾਣੀ ॥

Saachaa Saevahu Saachee Baanee ||

So serve the True Lord, through the True Bani of His Word.

ਬਸੰਤੁ (ਮਃ ੩) (੯) ੪:੩ - ਗੁਰੂ ਗ੍ਰੰਥ ਸਾਹਿਬ: ਅੰਗ ੧੧੭੫ ਪੰ. ੨

Raag Basant Guru Amar Das

ਨਾਨਕ ਨਾਮੇ ਸਾਚਿ ਸਮਾਣੀ ॥੪॥੯॥

Naanak Naamae Saach Samaanee ||4||9||

O Nanak, through the Naam, merge in the True Lord. ||4||9||

ਬਸੰਤੁ (ਮਃ ੩) (੯) ੮:੮ - ਗੁਰੂ ਗ੍ਰੰਥ ਸਾਹਿਬ: ਅੰਗ ੧੧੭੫ ਪੰ. ੨

Raag Basant Guru Amar Das

ਬਸੰਤੁ ਮਹਲਾ ੩ ॥

Basanth Mehalaa 3 ॥

Basant, Third Mehl:

ਬਸੰਤੁ (ਮਃ ੩) ਗੁਰੂ ਗ੍ਰੰਥ ਸਾਹਿਬ ਅੰਗ ੧੧੭੫

ਬਿਨੁ ਕਰਮਾ ਸਭ ਭਰਮਿ ਭੁਲਾਈ ॥

Bin Karamaa Sabh Bharam Bhulaaee ॥

Without the grace of good karma, all are deluded by doubt.

ਬਸੰਤੁ (ਮਃ ੩) (੧੦) ੧:੧ - ਗੁਰੂ ਗ੍ਰੰਥ ਸਾਹਿਬ: ਅੰਗ ੧੧੭੫ ਪੰ. ੩

Raag Basant Guru Amar Das

ਮਾਇਆ ਮੋਹਿ ਬਹੁਤੁ ਦੁਖੁ ਪਾਈ ॥

Maaeiaa Mohi Bahuth Dhukh Paaee ॥

In attachment to Maya, they suffer in terrible pain.

ਬਸੰਤੁ (ਮਃ ੩) (੧੦) ੧:੨ - ਗੁਰੂ ਗ੍ਰੰਥ ਸਾਹਿਬ: ਅੰਗ ੧੧੭੫ ਪੰ. ੩

Raag Basant Guru Amar Das

ਮਨਮੁਖ ਅੰਧੇ ਠਉਰ ਨ ਪਾਈ ॥

Manamukh Andhhae Thour N Paaee ॥

The blind, self-willed manmukhs find no place of rest.

ਬਸੰਤੁ (ਮਃ ੩) (੧੦) ੧:੩ - ਗੁਰੂ ਗ੍ਰੰਥ ਸਾਹਿਬ: ਅੰਗ ੧੧੭੫ ਪੰ. ੪

Raag Basant Guru Amar Das

ਬਿਸਟਾ ਕਾ ਕੀੜਾ ਬਿਸਟਾ ਮਾਹਿ ਸਮਾਈ ॥੧॥

Bisattaa Kaa Keerraa Bisattaa Maahi Samaaee ॥1॥

They are like maggots in manure, rotting away in manure. ॥1॥

ਬਸੰਤੁ (ਮਃ ੩) (੧੦) ੧:੪ - ਗੁਰੂ ਗ੍ਰੰਥ ਸਾਹਿਬ: ਅੰਗ ੧੧੭੫ ਪੰ. ੪

Raag Basant Guru Amar Das

ਹੁਕਮੁ ਮੰਨੇ ਸੋ ਜਨੁ ਪਰਵਾਣੁ ॥

Hukam Mannae So Jan Paravaan ॥

That humble being who obeys the Hukam of the Lord's Command is accepted.

ਬਸੰਤੁ (ਮਃ ੩) (੧੦) ੧:੧ - ਗੁਰੂ ਗ੍ਰੰਥ ਸਾਹਿਬ: ਅੰਗ ੧੧੭੫ ਪੰ. ੪

Raag Basant Guru Amar Das

ਗੁਰ ਕੈ ਸਬਦਿ ਨਾਮਿ ਨੀਸਾਣੁ ॥੧॥ ਰਹਾਉ ॥

Gur Kai Sabadh Naam Neesaan ॥1॥ Rehaao ॥

Through the Word of the Guru's Shabad, he is blessed with the insignia and the banner of the Naam, the Name of the Lord. ||1||Pause||

ਬਸੰਤੁ (ਮਃ ੩) (੧੦) ੧:੨ - ਗੁਰੂ ਗ੍ਰੰਥ ਸਾਹਿਬ: ਅੰਗ ੧੧੭੫ ਪੰ. ੫
Raag Basant Guru Amar Das

ਸਾਚਿ ਰਤੇ ਜਿਨ੍ਹਾ ਧੁਰਿ ਲਿਖਿ ਪਾਇਆ ॥

Saach Rathae Jinhaa Dhhur Likh Paaeiaa ||

Those who have such pre-ordained destiny are imbued with the Naam.

ਬਸੰਤੁ (ਮਃ ੩) (੧੦) ੨:੧ - ਗੁਰੂ ਗ੍ਰੰਥ ਸਾਹਿਬ: ਅੰਗ ੧੧੭੫ ਪੰ. ੫
Raag Basant Guru Amar Das

ਹਰਿ ਕਾ ਨਾਮੁ ਸਦਾ ਮਨਿ ਭਾਇਆ ॥

Har Kaa Naam Sadhaa Man Bhaaeiaa ||

The Name of the Lord is forever pleasing to their minds.

ਬਸੰਤੁ (ਮਃ ੩) (੧੦) ੨:੨ - ਗੁਰੂ ਗ੍ਰੰਥ ਸਾਹਿਬ: ਅੰਗ ੧੧੭੫ ਪੰ. ੫
Raag Basant Guru Amar Das

ਸਤਿਗੁਰ ਕੀ ਬਾਣੀ ਸਦਾ ਸੁਖੁ ਹੋਇ ॥

Sathigur Kee Baanee Sadhaa Sukh Hoe ||

Through the Bani, the Word of the True Guru, eternal peace is found.

ਬਸੰਤੁ (ਮਃ ੩) (੧੦) ੨:੩ - ਗੁਰੂ ਗ੍ਰੰਥ ਸਾਹਿਬ: ਅੰਗ ੧੧੭੫ ਪੰ. ੬
Raag Basant Guru Amar Das

ਜੋਤੀ ਜੋਤਿ ਮਿਲਾਏ ਸੋਇ ॥੨॥

Jothee Joth Milaaeae Soe ||2||

Through it, one's light merges into the Light. ||2||

ਬਸੰਤੁ (ਮਃ ੩) (੧੦) ੨:੪ - ਗੁਰੂ ਗ੍ਰੰਥ ਸਾਹਿਬ: ਅੰਗ ੧੧੭੫ ਪੰ. ੬
Raag Basant Guru Amar Das

ਏਕੁ ਨਾਮੁ ਤਾਰੇ ਸੰਸਾਰੁ ॥

Eaek Naam Thaarae Sansaar ||

Only the Naam, the Name of the Lord, can save the world.

ਬਸੰਤੁ (ਮਃ ੩) (੧੦) ੩:੧ - ਗੁਰੂ ਗ੍ਰੰਥ ਸਾਹਿਬ: ਅੰਗ ੧੧੭੫ ਪੰ. ੬
Raag Basant Guru Amar Das

ਗੁਰ ਪਰਸਾਦੀ ਨਾਮ ਪਿਆਰੁ ॥

Gur Parasaadhee Naam Piaar ||

By Guru's Grace, one comes to love the Naam.

ਬਸੰਤੁ (ਮਃ ੩) (੧੦) ੩:੨ - ਗੁਰੂ ਗ੍ਰੰਥ ਸਾਹਿਬ: ਅੰਗ ੧੧੭੫ ਪੰ. ੭
Raag Basant Guru Amar Das

ਬਿਨੁ ਨਾਮੈ ਮੁਕਤਿ ਕਿਨੈ ਨ ਪਾਈ ॥

Bin Naamai Mukath Kinai N Paaee ||

Without the Naam, no one obtains liberation.

ਬਸੰਤੁ (ਮਃ ੩) (੧੦) ੩:੩ - ਗੁਰੂ ਗ੍ਰੰਥ ਸਾਹਿਬ: ਅੰਗ ੧੧੭੫ ਪੰ. ੭

Raag Basant Guru Amar Das

ਪੂਰੇ ਗੁਰ ਤੇ ਨਾਮੁ ਪਲੈ ਪਾਈ ॥੩॥

Poorae Gur Thae Naam Palai Paaee ||3||

Through the Perfect Guru, the Naam is obtained. ||3||

ਬਸੰਤੁ (ਮਃ ੩) (੧੦) ੩:੪ - ਗੁਰੂ ਗ੍ਰੰਥ ਸਾਹਿਬ: ਅੰਗ ੧੧੭੫ ਪੰ. ੭

Raag Basant Guru Amar Das

ਸੋ ਬੂਝੈ ਜਿਸੁ ਆਪਿ ਬੁਝਾਏ ॥

So Boojhai Jis Aap Bujhaaeae ||

He alone understands, whom the Lord Himself causes to understand.

ਬਸੰਤੁ (ਮਃ ੩) (੧੦) ੪:੧ - ਗੁਰੂ ਗ੍ਰੰਥ ਸਾਹਿਬ: ਅੰਗ ੧੧੭੫ ਪੰ. ੮

Raag Basant Guru Amar Das

ਸਤਿਗੁਰ ਸੇਵਾ ਨਾਮੁ ਦ੍ਰਿੜਾਏ ॥

Sathigur Saevaa Naam Dhirrhaaeae ||

Serving the True Guru, the Naam is implanted within.

ਬਸੰਤੁ (ਮਃ ੩) (੧੦) ੪:੨ - ਗੁਰੂ ਗ੍ਰੰਥ ਸਾਹਿਬ: ਅੰਗ ੧੧੭੫ ਪੰ. ੮

Raag Basant Guru Amar Das

ਜਿਨ ਇਕੁ ਜਾਤਾ ਸੇ ਜਨ ਪਰਵਾਨੁ ॥

Jin Eik Jaathaa Sae Jan Paravaan ||

Those humble beings who know the One Lord are approved and accepted.

ਬਸੰਤੁ (ਮਃ ੩) (੧੦) ੪:੩ - ਗੁਰੂ ਗ੍ਰੰਥ ਸਾਹਿਬ: ਅੰਗ ੧੧੭੫ ਪੰ. ੮

Raag Basant Guru Amar Das

ਨਾਨਕ ਨਾਮਿ ਰਤੇ ਦਰਿ ਨੀਸਾਨੁ ॥੪॥੧੦॥

Naanak Naam Rathae Dhar Neesaan ||4||10||

O Nanak, imbued with the Naam, they go to the Lord's Court with His banner and insignia. ||4||10||

ਬਸੰਤੁ (ਮਃ ੩) (੧੦) ੪:੪ - ਗੁਰੂ ਗ੍ਰੰਥ ਸਾਹਿਬ: ਅੰਗ ੧੧੭੫ ਪੰ. ੯

Raag Basant Guru Amar Das

ਬਸੰਤੁ ਮਹਲਾ ੩ ॥

Basanth Mehalaa 3 ||

Basant, Third Mehl:

ਬਸੰਤੁ (ਮਃ ੩) ਗੁਰੂ ਗ੍ਰੰਥ ਸਾਹਿਬ ਅੰਗ ੧੧੭੫

ਕ੍ਰਿਪਾ ਕਰੇ ਸਤਿਗੁਰੂ ਮਿਲਾਏ ॥

Kirapaa Karae Sathiguroo Milaaeae ||

Granting His Grace, the Lord leads the mortal to meet the True Guru.

ਬਸੰਤੁ (ਮਃ ੩) (੧੧) ੧:੧ - ਗੁਰੂ ਗ੍ਰੰਥ ਸਾਹਿਬ: ਅੰਗ ੧੧੭੫ ਪੰ. ੯

Raag Basant Guru Amar Das

ਆਪੇ ਆਪਿ ਵਸੈ ਮਨਿ ਆਏ ॥

Aapae Aap Vasai Man Aaeae ||

The Lord Himself comes to abide in his mind.

ਬਸੰਤੁ (ਮਃ ੩) (੧੧) ੧:੨ - ਗੁਰੂ ਗ੍ਰੰਥ ਸਾਹਿਬ: ਅੰਗ ੧੧੭੫ ਪੰ. ੧੦

Raag Basant Guru Amar Das

ਨਿਹਚਲ ਮਤਿ ਸਦਾ ਮਨ ਧੀਰ ॥

Nihachal Math Sadhaa Man Dhheer ||

His intellect becomes steady and stable, and his mind is strengthened forever.

ਬਸੰਤੁ (ਮਃ ੩) (੧੧) ੧:੩ - ਗੁਰੂ ਗ੍ਰੰਥ ਸਾਹਿਬ: ਅੰਗ ੧੧੭੫ ਪੰ. ੧੦

Raag Basant Guru Amar Das

ਹਰਿ ਗੁਣ ਗਾਵੈ ਗੁਣੀ ਗਹੀਰ ॥੧॥

Har Gun Gaavai Gunee Geheer ||1||

He sings the Glorious Praises of the Lord, the Ocean of Virtue. ||1||

ਬਸੰਤੁ (ਮਃ ੩) (੧੧) ੧:੪ - ਗੁਰੂ ਗ੍ਰੰਥ ਸਾਹਿਬ: ਅੰਗ ੧੧੭੫ ਪੰ. ੧੦

Raag Basant Guru Amar Das

ਨਾਮਹੁ ਭੂਲੇ ਮਰਹਿ ਬਿਖੁ ਖਾਇ ॥

Naamahu Bhoolae Marehi Bikh Khaae ||

Those who forget the Naam, the Name of the Lord - those mortals die eating poison.

ਬਸੰਤੁ (ਮਃ ੩) (੧੧) ੧:੧ - ਗੁਰੂ ਗ੍ਰੰਥ ਸਾਹਿਬ: ਅੰਗ ੧੧੭੫ ਪੰ. ੧੧

Raag Basant Guru Amar Das

ਬ੍ਰਿਥਾ ਜਨਮੁ ਫਿਰਿ ਆਵਹਿ ਜਾਇ ॥੧॥ ਰਹਾਉ ॥

Brithhaa Janam Fir Aavehi Jaae ||1|| Rehaao ||

Their lives are wasted uselessly, and they continue coming and going in reincarnation. ||1||Pause||

ਬਸੰਤੁ (ਮਃ ੩) (੧੧) ੧:੨ - ਗੁਰੂ ਗ੍ਰੰਥ ਸਾਹਿਬ: ਅੰਗ ੧੧੭੫ ਪੰ. ੧੧

Raag Basant Guru Amar Das

ਬਹੁ ਭੇਖ ਕਰਹਿ ਮਨਿ ਸਾਂਤਿ ਨ ਹੋਇ ॥

Bahu Bhaekh Karehi Man Saanth N Hoe ||

They wear all sorts of religious robes, but their minds are not at peace.

ਬਸੰਤੁ (ਮਃ ੩) (੧੧) ੨:੧ - ਗੁਰੂ ਗ੍ਰੰਥ ਸਾਹਿਬ: ਅੰਗ ੧੧੭੫ ਪੰ. ੧੧

Raag Basant Guru Amar Das

ਬਹੁ ਅਭਿਮਾਨਿ ਅਪਣੀ ਪਤਿ ਖੋਇ ॥

Bahu Abhimaan Apanee Path Khoe ||

In great egotism, they lose their honor.

ਬਸੰਤੁ (ਮਃ ੩) (੧੧) ੨:੨ - ਗੁਰੂ ਗ੍ਰੰਥ ਸਾਹਿਬ: ਅੰਗ ੧੧੭੫ ਪੰ. ੧੨

Raag Basant Guru Amar Das

ਸੇ ਵਡਭਾਗੀ ਜਿਨ ਸਬਦੁ ਪਛਾਣਿਆ ॥

Sae Vaddabhaagee Jin Sabadh Pashhaaniaa ||

But those who realize the Word of the Shabad, are blessed by great good fortune.

ਬਸੰਤੁ (ਮਃ ੩) (੧੧) ੨:੩ - ਗੁਰੂ ਗ੍ਰੰਥ ਸਾਹਿਬ: ਅੰਗ ੧੧੭੫ ਪੰ. ੧੨

Raag Basant Guru Amar Das

ਬਾਹਰਿ ਜਾਦਾ ਘਰ ਮਹਿ ਆਣਿਆ ॥੨॥

Baahar Jaadhaa Ghar Mehi Aaniaa ||2||

They bring their distractible minds back home. ||2||

ਬਸੰਤੁ (ਮਃ ੩) (੧੧) ੨:੪ - ਗੁਰੂ ਗ੍ਰੰਥ ਸਾਹਿਬ: ਅੰਗ ੧੧੭੫ ਪੰ. ੧੨

Raag Basant Guru Amar Das

ਘਰ ਮਹਿ ਵਸਤੁ ਅਗਮ ਅਪਾਰਾ ॥

Ghar Mehi Vasath Agam Apaaraa ||

Within the home of the inner self is the inaccessible and infinite substance.

ਬਸੰਤੁ (ਮਃ ੩) (੧੧) ੨:੫ - ਗੁਰੂ ਗ੍ਰੰਥ ਸਾਹਿਬ: ਅੰਗ ੧੧੭੫ ਪੰ. ੧੩

Raag Basant Guru Amar Das

ਗੁਰਮਤਿ ਖੋਜਹਿ ਸਬਦਿ ਬੀਚਾਰਾ ॥

Guramath Khojehi Sabadh Beechaaraa ||

Those who find it, by following the Guru's Teachings, contemplate the Shabad.

ਬਸੰਤੁ (ਮਃ ੩) (੧੧) ੨:੬ - ਗੁਰੂ ਗ੍ਰੰਥ ਸਾਹਿਬ: ਅੰਗ ੧੧੭੫ ਪੰ. ੧੩

Raag Basant Guru Amar Das

ਨਾਮੁ ਨਵ ਨਿਧਿ ਪਾਈ ਘਰ ਹੀ ਮਾਹਿ ॥

Naam Nav Nidhh Paaee Ghar Hee Maahi ||

Those who obtain the nine treasures of the Naam within the home of their own inner being,

ਬਸੰਤੁ (ਮਃ ੩) (੧੧) ੨:੭ - ਗੁਰੂ ਗ੍ਰੰਥ ਸਾਹਿਬ: ਅੰਗ ੧੧੭੫ ਪੰ. ੧੪

Raag Basant Guru Amar Das

ਸਦਾ ਰੰਗਿ ਰਾਤੇ ਸਚਿ ਸਮਾਹਿ ॥੩॥

Sadhaa Rang Raathae Sach Samaahi ||3||

Are forever dyed in the color of the Lord's Love; they are absorbed in the Truth. ||3||

ਬਸੰਤੁ (ਮਃ ੩) (੧੧) ੩:੪ - ਗੁਰੂ ਗ੍ਰੰਥ ਸਾਹਿਬ: ਅੰਗ ੧੧੭੫ ਪੰ. ੧੪

Raag Basant Guru Amar Das

ਆਪਿ ਕਰੇ ਕਿਛੁ ਕਰਣੁ ਨ ਜਾਇ ॥

Aap Karae Kishh Karan N Jaae ||

God Himself does everything; no one can do anything at all by himself.

ਬਸੰਤੁ (ਮਃ ੩) (੧੧) ੪:੧ - ਗੁਰੂ ਗ੍ਰੰਥ ਸਾਹਿਬ: ਅੰਗ ੧੧੭੫ ਪੰ. ੧੪

Raag Basant Guru Amar Das

ਆਪੇ ਭਾਵੈ ਲਏ ਮਿਲਾਇ ॥

Aapae Bhaavai Leae Milaae ||

When God so wills, He merges the mortal into Himself.

ਬਸੰਤੁ (ਮਃ ੩) (੧੧) ੪:੨ - ਗੁਰੂ ਗ੍ਰੰਥ ਸਾਹਿਬ: ਅੰਗ ੧੧੭੫ ਪੰ. ੧੫

Raag Basant Guru Amar Das

ਤਿਸ ਤੇ ਨੇੜੈ ਨਾਹੀ ਕੋ ਦੂਰਿ ॥

This Thae Naerrai Naahee Ko Dhoor ||

All are near Him; no one is far away from Him.

ਬਸੰਤੁ (ਮਃ ੩) (੧੧) ੪:੩ - ਗੁਰੂ ਗ੍ਰੰਥ ਸਾਹਿਬ: ਅੰਗ ੧੧੭੫ ਪੰ. ੧੫

Raag Basant Guru Amar Das

ਨਾਨਕ ਨਾਮਿ ਰਹਿਆ ਭਰਪੂਰਿ ॥੪॥੧੧॥

Naanak Naam Rehiaa Bharapoor ||4||11||

O Nanak, the Naam is permeating and pervading everywhere. ||4||11||

ਬਸੰਤੁ (ਮਃ ੩) (੧੧) ੪:੪ - ਗੁਰੂ ਗ੍ਰੰਥ ਸਾਹਿਬ: ਅੰਗ ੧੧੭੫ ਪੰ. ੧੫

Raag Basant Guru Amar Das

ਬਸੰਤੁ ਮਹਲਾ ੩ ॥

Basanth Mehalaa 3 ||

Basant, Third Mehl:

ਬਸੰਤੁ (ਮਃ ੩) ਗੁਰੂ ਗ੍ਰੰਥ ਸਾਹਿਬ ਅੰਗ ੧੧੭੫

ਗੁਰ ਸਬਦੀ ਹਰਿ ਚੇਤਿ ਸੁਭਾਇ ॥

Gur Sabadhee Har Chaeth Subhaae ||

Through the Word of the Guru's Shabad, remember the Lord with love

ਬਸੰਤੁ (ਮਃ ੩) (੧੨) ੧:੧ - ਗੁਰੂ ਗ੍ਰੰਥ ਸਾਹਿਬ: ਅੰਗ ੧੧੭੫ ਪੰ. ੧੬

Raag Basant Guru Amar Das

ਰਾਮ ਨਾਮ ਰਸਿ ਰਹੈ ਅਘਾਇ ॥

Raam Naam Ras Rehai Aghaae ||

And you shall remain satisfied by the sublime essence of the Lord's Name.

ਬਸੰਤੁ (ਮਃ ੩) (੧੨) ੧:੨ - ਗੁਰੂ ਗ੍ਰੰਥ ਸਾਹਿਬ: ਅੰਗ ੧੧੭੫ ਪੰ. ੧੬

Raag Basant Guru Amar Das

ਕੋਟ ਕੋਟੰਤਰ ਕੇ ਪਾਪ ਜਲਿ ਜਾਹਿ ॥

Kott Kottanthar Kae Paap Jal Jaahi ||

The sins of millions upon millions of lifetimes shall be burnt away.

ਬਸੰਤੁ (ਮਃ ੩) (੧੨) ੧:੩ - ਗੁਰੂ ਗ੍ਰੰਥ ਸਾਹਿਬ: ਅੰਗ ੧੧੭੫ ਪੰ. ੧੬

Raag Basant Guru Amar Das

ਜੀਵਤ ਮਰਹਿ ਹਰਿ ਨਾਮਿ ਸਮਾਹਿ ॥੧॥

Jeevath Marehi Har Naam Samaahi ||1||

Remaining dead while yet alive, you shall be absorbed in the Lord's Name. ||1||

ਬਸੰਤੁ (ਮਃ ੩) (੧੨) ੧:੪ - ਗੁਰੂ ਗ੍ਰੰਥ ਸਾਹਿਬ: ਅੰਗ ੧੧੭੫ ਪੰ. ੧੭

Raag Basant Guru Amar Das

ਹਰਿ ਕੀ ਦਾਤਿ ਹਰਿ ਜੀਉ ਜਾਣੈ ॥

Har Kee Dhaath Har Jeeo Jaanai ||

The Dear Lord Himself knows His own bountiful blessings.

ਬਸੰਤੁ (ਮਃ ੩) (੧੨) ੧:੧ - ਗੁਰੂ ਗ੍ਰੰਥ ਸਾਹਿਬ: ਅੰਗ ੧੧੭੫ ਪੰ. ੧੭

Raag Basant Guru Amar Das

ਗੁਰ ਕੈ ਸਬਦਿ ਇਹੁ ਮਨੁ ਮਉਲਿਆ ਹਰਿ ਗੁਣਦਾਤਾ ਨਾਮੁ ਵਖਾਣੈ ॥੧॥ ਰਹਾਉ ॥

Gur Kai Sabadh Eihu Man Mouliaa Har Gunadhaathaa Naam Vakhaanai ||1|| Rehaao ||

This mind blossoms forth in the Guru's Shabad, chanting the Name of the Lord, the Giver of virtue.

||1||Pause||

ਬਸੰਤੁ (ਮਃ ੩) (੧੨) ੧:੨ - ਗੁਰੂ ਗ੍ਰੰਥ ਸਾਹਿਬ: ਅੰਗ ੧੧੭੫ ਪੰ. ੧੭

Raag Basant Guru Amar Das

ਭਗਵੈ ਵੇਸਿ ਭ੍ਰਮਿ ਮੁਕਤਿ ਨ ਹੋਇ ॥

Bhagavai Vaes Bhram Mukath N Hoe ||

No one is liberated by wandering around in saffron-colored robes.

ਬਸੰਤੁ (ਮਃ ੩) (੧੨) ੨:੧ - ਗੁਰੂ ਗ੍ਰੰਥ ਸਾਹਿਬ: ਅੰਗ ੧੧੭੫ ਪੰ. ੧੮

Raag Basant Guru Amar Das

ਬਹੁ ਸੰਜਮਿ ਸਾਂਤਿ ਨ ਪਾਵੈ ਕੋਇ ॥

Bahu Sanjam Saanth N Paavai Koe ||

Tranquility is not found by strict self-discipline.

ਬਸੰਤੁ (ਮਃ ੩) (੧੨) ੨:੨ - ਗੁਰੂ ਗ੍ਰੰਥ ਸਾਹਿਬ: ਅੰਗ ੧੧੭੫ ਪੰ. ੧੮

Raag Basant Guru Amar Das

ਗੁਰਮਤਿ ਨਾਮੁ ਪਰਾਪਤਿ ਹੋਇ ॥

Guramath Naam Paraapath Hoe ||

But by following the Guru's Teachings, one is blessed to receive the Naam, the Name of the Lord.

ਬਸੰਤੁ (ਮਃ ੩) (੧੨) ੨:੩ - ਗੁਰੂ ਗ੍ਰੰਥ ਸਾਹਿਬ: ਅੰਗ ੧੧੭੫ ਪੰ. ੧੯

Raag Basant Guru Amar Das

ਵਡਭਾਗੀ ਹਰਿ ਪਾਵੈ ਸੋਇ ॥੨॥

Vaddabhaagee Har Paavai Soe ||2||

By great good fortune, one finds the Lord. ||2||

ਬਸੰਤੁ (ਮਃ ੩) (੧੨) ੨:੪ - ਗੁਰੂ ਗ੍ਰੰਥ ਸਾਹਿਬ: ਅੰਗ ੧੧੭੫ ਪੰ. ੧੯

Raag Basant Guru Amar Das

ਕਲਿ ਮਹਿ ਰਾਮ ਨਾਮਿ ਵਡਿਆਈ ॥

Kal Mehi Raam Naam Vaddiaaee ||

In this Dark Age of Kali Yuga, glorious greatness comes through the Lord's Name.

ਬਸੰਤੁ (ਮਃ ੩) (੧੨) ੩:੧ - ਗੁਰੂ ਗ੍ਰੰਥ ਸਾਹਿਬ: ਅੰਗ ੧੧੭੫ ਪੰ. ੧੯

Raag Basant Guru Amar Das